

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਡਿਸਟਿੰਗੁਇਸ਼ਡ ਬਜਟ ਪ੍ਰੈਜੈਂਟੇਸ਼ਨ ਅਵਾਰਡ ਹਾਸਲ ਕੀਤਾ

ਬ੍ਰੈਂਪਟਨ, ਓਨਟਾਰੀਓ (21 ਮਈ, 2021) – ਸਿਟੀ ਆਫ ਬ੍ਰੈਂਪਟਨ ਨੇ ਲਗਾਤਾਰ ਪੰਜਵੇਂ ਸਾਲ, ਅਮਰੀਕਾ ਅਤੇ ਕੈਨੇਡਾ ਦੀ ਗਰਵਨਮੈਂਟ ਫਾਈਨੈਂਸ ਔਫਿਸਰਸ ਐਸੋਸੀਏਸ਼ਨ (ਜੀ.ਐਫ.ਓ.ਏ.) (Government Finance Officers Association) (GFOA) ਤੋਂ ਡਿਸਟਿੰਗੁਇਸ਼ਡ ਬਜਟ ਪ੍ਰੈਜੈਂਟੇਸ਼ਨ ਅਵਾਰਡ (Distinguished Budget Presentation Award) ਹਾਸਲ ਕੀਤਾ ਹੈ।

ਇਹ ਅਵਾਰਡ, ਸਰਕਾਰੀ ਬਜਟ ਬਣਾਉਣ ਦੇ ਸਭ ਤੋਂ ਉੱਚੇ ਸਿਧਾਂਤਾਂ ਨੂੰ ਪੂਰੀ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਸਿਟੀ ਆਫ ਬ੍ਰੈਂਪਟਨ ਲਈ ਕਾਫੀ ਵੱਡੀ ਉਪਲਬਧੀ ਨੂੰ ਦਰਸਾਉਂਦਾ ਹੈ। ਡਿਸਟਿੰਗੁਇਸ਼ਡ ਬਜਟ ਪ੍ਰੈਜੈਂਟੇਸ਼ਨ ਅਵਾਰਡ ਹਾਸਲ ਕਰਨ ਲਈ, ਸਿਟੀ ਆਫ ਬ੍ਰੈਂਪਟਨ ਨੇ ਪ੍ਰਭਾਵਸ਼ਾਲੀ ਬਜਟ ਪੇਸ਼ ਕਰਨ ਲਈ ਰਾਸ਼ਟਰੀ ਤੌਰ ਤੇ ਮਾਨਤਾ ਪ੍ਰਾਪਤ ਗਾਈਡਲਾਈਨਾਂ ਨੂੰ ਪੂਰਾ ਕੀਤਾ ਸੀ। ਇਹਨਾਂ ਗਾਈਡਲਾਈਨਾਂ ਵਿੱਚ ਸ਼ਾਮਲ ਹਨ:

- ਨੀਤੀ ਦਸਤਾਵੇਜ਼;
- ਵਿੱਤੀ ਯੋਜਨਾ;
- ਸੰਚਾਲਨ ਮਾਰਗਦਰਸ਼ਨ: ਅਤੇ,
- ਸੰਚਾਰ ਡਿਵਾਈਸ।

ਇਹ ਅਵਾਰਡ ਹਾਸਲ ਕਰਨ ਲਈ, ਬਜਟ ਦਸਤਾਵੇਜ਼ਾਂ ਦਾ ਸਾਰੀਆਂ ਚਾਰ ਸ਼੍ਰੇਣੀਆਂ ਵਿੱਚ ਅਤੇ 14 ਲਾਜ਼ਮੀ ਮਾਪਦੰਡਾਂ ਵਿੱਚ ਨਿਪੁੰਨ ਰੇਟਿੰਗ ਹੋਈ ਲਾਜ਼ਮੀ ਹੈ। ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ 9 ਦਸੰਬਰ, 2020 ਨੂੰ 2021 ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਸੀ। ਜਿਸ ਵਿੱਚ ਕਾਉਂਸਿਲ ਨੇ ਇਸ ਟਰਮ ਆਫ ਕਾਉਂਸਿਲ (Term of Council) ਦੇ ਦੌਰਾਨ ਲਗਾਤਾਰ ਤੀਜੇ ਸਾਲ ਲਈ ਪ੍ਰਾਪਰਟੀ ਟੈਕਸ ਨਹੀਂ ਵਧਾਏ ਸਨ ਅਤੇ 114 ਮਿਲੀਅਨ ਡਾਲਰ ਦੀਆਂ ਰਾਖਵੀਆਂ ਸੰਪਤੀਆਂ ਰੱਖਣ ਦਾ ਰਿਕਾਰਡ ਯੋਗਦਾਨ ਦਿੱਤਾ ਸੀ।

ਜੀ.ਐਫ.ਓ.ਏ. ਦੇ ਬਜਟ ਅਵਾਰਡਸ ਪ੍ਰੋਗਰਾਮ (Budget Awards Program) ਵਿੱਚ 1,600 ਤੋਂ ਵੱਧ ਭਾਗੀਦਾਰ ਹਨ। ਜੀ.ਐਫ.ਓ.ਏ., 20,500 ਤੋਂ ਵੱਧ ਮੈਂਬਰਾਂ ਲਈ ਬਿਹਤਰ ਪੱਧਤੀਆਂ, ਪੇਸ਼ਾਵਰ ਵਿਕਾਸ, ਵਸੀਲੇ ਅਤੇ ਪ੍ਰੈਕਟੀਕਲ ਰਿਸਰਚ ਪ੍ਰਦਾਨ ਕਰਕੇ, ਸਰਕਾਰੀ ਵਿੱਤ ਵਿਵਸਥਾ ਵਿੱਚ ਉੱਤਮਤਾ ਨੂੰ ਅੱਗੇ ਵਧਾਉਂਦੀ ਹੈ।

ਹਵਾਲੇ

“ਸਾਡੇ 2020 ਦੇ ਬਜਟ ਲਈ ਅਮਰੀਕਾ ਅਤੇ ਕੈਨੇਡਾ ਦੀ ਗਰਵਨਮੈਂਟ ਫਾਈਨੈਂਸ ਔਫਿਸਰਸ ਐਸੋਸੀਏਸ਼ਨ ਤੋਂ ਡਿਸਟਿੰਗੁਇਸ਼ਡ ਬਜਟ ਪ੍ਰੈਜੈਂਟੇਸ਼ਨ ਅਵਾਰਡ ਜਿੱਤਣਾ ਇੱਕ ਪ੍ਰਭਾਵਸ਼ਾਲੀ ਉਪਲਬਧੀ ਹੈ, ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੇ ਦੌਰਾਨ। ਇਹ ਅਵਾਰਡ, ਵਿੱਤੀ ਪਾਰਦਰਸ਼ਕਤਾ ਅਤੇ ਵਧੀਆ ਸ਼ਾਸਨ ਵਿੱਚ ਕਾਫੀ ਵੱਡੀ ਉਪਲਬਧੀ ਨੂੰ ਦਰਸਾਉਂਦਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ, ਬਜਟ ਕਮੇਟੀ ਦੇ ਚੇਅਰ

“ਇਹ ਪੰਜਵਾਂ ਸਫਲ ਸਾਲ ਹੈ, ਜਦੋਂ ਸਿਟੀ ਆਫ ਬ੍ਰੈਂਪਟਨ ਨੇ ਇਸ ਡਿਸਟਿੰਗੁਇਸ਼ਡ ਅਵਾਰਡ ਲਈ ਅਪਲਾਈ ਕੀਤਾ ਅਤੇ ਇਸਨੂੰ ਹਾਸਲ ਕੀਤਾ ਹੈ। ਬਜਟ ਇੱਕ ਸਹਿਯੋਗਾਤਮਕ ਪ੍ਰਕਿਰਿਆ ਹੈ, ਜਿਸ ਵਿੱਚ, ਕਾਉਂਸਿਲ, ਸਟਾਫ ਅਤੇ ਜਨਤਾ ਅਤੇ ਬਿਜਨੇਸ ਕਮਿਊਨਿਟੀ ਦੇ ਮੈਂਬਰ, ਸ਼ਹਿਰ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇੱਕ ਸਪਸ਼ਟ, ਪਾਰਦਰਸ਼ੀ ਅਤੇ ਸੂਚਨਾਤਮਕ ਬਜਟ ਦਸਤਾਵੇਜ਼ ਨੇ, ਇਹ ਅਵਾਰਡ ਜਿੱਤਣ ਵਿੱਚ ਸਾਡੀ ਮਦਦ ਕੀਤੀ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਅਤੇ ਵਾਈਸ ਚੇਅਰ, ਬਜਟ ਕਮੇਟੀ

“ਸਰਕਾਰੀ ਬਜਟ ਬਣਾਉਣ ਵਿੱਚ ਇਹ ਗੌਰਵਪੂਰਨ ਅਵਾਰਡ ਹਾਸਲ ਕਰਨ ਤੇ ਸਾਨੂੰ ਬਹੁਤ ਮਾਣ ਹੈ। ਇਹ ਉਪਲਬਧੀ, ਚੰਗੀ-ਤਰ੍ਹਾਂ ਸੰਚਾਲਿਤ ਸ਼ਹਿਰ ਨੂੰ ਕਾਇਮ ਰੱਖਣ ਦੇ ਸਾਡੇ ਯਤਨਾਂ ਨੂੰ ਦਰਸਾਉਂਦੇ ਹੋਏ, ਸਾਡੀ ਕਮਿਊਨਿਟੀ ਲਈ ਸਭ ਤੋਂ ਵਧੀਆ ਪ੍ਰਦਾਨ ਕਰਨ ਦੀ, ਟੀਮ ਬ੍ਰੈਂਪਟਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca